

To,
EMERGE PLATFORM OF NSE
National Stock Exchange of India Ltd
Exchange Plaza, Plot no. C/1, G Block,
Bandra-Kurla Complex, Bandra (E)
Mumbai - 400051

Date: 03/03/2021

Dear Sir / Madam,

Subject: Newspaper Advertisement of Record Date intimation

SYMBOL: AJOONI

We wish to inform you that the Company has fixed Friday, 12th March, 2021 as the Record Date for the purpose of deciding the members who shall be eligible to allotment of Bonus Shares in the proportion of 1 (One) Bonus Equity Share of Rs. 10/- (Rupees Ten Only) each, for every 9 (Nine) fully paid-up Equity Shares of Rs 10/- (Rupees Ten Only) Each.

With regards to above, please find enclosed herewith copies of the advertisement published as follows:

1. Business Standard (English) dated 02/03/2021
2. Desh Sewak (Punjabi) dated 02/03/2021

You are requested to kindly take the same on your record and acknowledge receipt.

Thanking You,

Yours Truly,

For Ajooni Biotech Limited



Swati Vijan

Company Secretary

(ACS: 39179)

ਨੂੰ ਪੰਜਾਬ ਅਲਾਨ

ਟ ਵਿਰੋਧ ਮਿਡਲ
ਟੀ ਆਈ ਟੀਚਰਾਂ
ਵਿਚ ਸਿਫਟ ਕਰਨ
ਪੈਡਿੰਗ ਪਈਆਂ
ਦੇ ਵਿਰੋਧ ਵਿੱਚ 3
ਮੈਂ ਬਾਅਦ ਜ਼ਿਲ੍ਹਾ
ਪੰਜਾਬ ਸਰਕਾਰ ਦੀ
ਇਨ੍ਹਾਂ ਅਧਿਆਪਕਾਂ
ਇਸ ਅਰਬੀ ਡੂਕ
ਠਾਣਤੀ ਵਿੱਚ ਖ਼ਾਲ
ਨਾਂ ਤੋਂ ਇਲਾਵਾ
ਖਿ ਠੇਮਾਣਾ ਬੇਅੰਤ
ਨਵੀਨਤ ਸਿੱਖ,
ਟਾ, ਅੰਗਰੇਜ਼ ਸਿੱਖ,
ਹਰਜਿੰਦਰ ਸੇਮਾ
ਨ।

ਚ ਸਾਲਿਡ ਘਾਟਨ



ਪ੍ਰਾਜੈਕਟ ਦਿਹਾਰਜ
ਦੇਰ ਭਰਪੂਰ ਸਿੱਖ,
ਸਿੱਖ ਦੀ ਦੇਖ-ਰੋਖ
ਨੂੰ ਸਾਲਿਡ ਵੋਟ
ਘਰ ਗਿੱਲੋ ਤੇ ਸੁੱਕੇ
ਇਕੱਠਾ ਕਰਨ ਦੇ
ਦਮਾ ਕੂੜੇ ਨੂੰ ਲਈ
ਵਿੱਚੋਂ ਕੁਝਾ ਇਕੱਠਾ
ਤੇ ਨੀਲੋ ਰੰਗ ਦੇ
ਏ। ਉਨ੍ਹਾਂ ਵੱਲੋਂ ਪਿੰਡ
ਰਿਆਰ ਉੱਚੀ ਖਾਣ
ਕੂੜੇ ਨੂੰ ਗਲੀਆਂ ਤੇ
ਟ ਦੀ ਥਾਂ ਡਸਟਬਿਨ
ਜਗਰੂਕ ਕੀਤਾ। ਇਸ
ਗਗਨਦੀਪ ਸਿੱਖ
ਖ, ਰੁਲਕਿੰਦਰ ਕੌਰ,
ਸਿੱਖ, ਸੇਖਾ ਸਿੱਖ,
ਵੈਦਰ ਸਿੱਖ, ਮੱਘਰ
ਜਿੰਦਰ ਸਿੱਖ, ਸਮਝੇਰ
ਨ।

ਦਿਸ
ਦੀਕ ਰੁਕਿੰਦਰ ਕਰਨਾ
ਭੀ ਸਾਥੇ, ਜਿਲ੍ਹਾ ਚਿੰਟਾ
ਦਰ ਨਿੱਚੀ 1-2-61 1001

ਅਜਿੰਨੀ ਡਾਇਗਨੋਸਟਿਕ ਲਿਮਿਟਿਡ
(CIN: L85100P02010PL0040182)
ਰਜਿਸਟਰਡ ਦਫਤਰ: ਡੀ-118, ਵਿਭਵਦੀਪੀਅਨ ਇੰਦਰਾ,
ਫੇਜ਼-7, ਮੋਹਾਲੀ, ਪਿੰਜਾਬ-140059, ਭਾਰਤ
E-mail: info@ajonibiotek.com or ajonibiotek@gmail.com
ਸੰਪਰਕ - 0175-500758-86, Website: www.ajonibiotek.com

ਕੰਪਨੀ ਦੇ ਸਾਰੇ ਸੇਵਕਾਂ ਨੂੰ ਨੋਟਿਸ ਦਿੱਤਾ ਜਾਂਦਾ ਹੈ ਕਿ ਸ਼ੇਰੀ (ਲਿਮਿਟਿਡ) ਡਿਵੀਜ਼ੀਅਨ ਆਓਡ ਡਿਸਕਲੀਮਰ ਵਿਭਵਦੀਪੀਅਨ ਇੰਦਰਾ, 2015 ਦੇ ਰੈਗੂਲੇਸ਼ਨ 42 ਦੀਆਂ ਹਦਾਇਤਾਂ ਤਹਿਤ ਕੰਪਨੀ ਨੇ ਸੁਕਰਵਾਰ, 12 ਮਾਰਚ, 2021 ਵਿਕਾਸ ਮਿਤੀ ਨਿਥੀ ਹੈ, ਤਾਂ ਜੋ ਉਹ ਸੇਵਕ ਜਿਨ੍ਹਾਂ ਨੂੰ ਕੋਨਸ ਬੇਅਰ ਰੁ. 10/- (ਰੁਪਏ ਦੋਸ ਸਿਰਫ) ਹਰੇਕ ਦੇ ਰੁਪਏ 9 (ਨੌ) ਰੁਪਏ ਪੰਛ ਅਧ ਦਿਕਵੀਟੀ ਬੇਅਰ ਲਈ 1 (ਇੱਕ) ਕੋਨਸ ਦਿਕਵੀਟੀ ਬੇਅਰ ਰੁ. 10/- (ਰੁਪਏ ਦੋਸ ਸਿਰਫ) ਹਰੇਕ ਅਲਾਟ ਹੋਣ ਲਈ ਫਿਰ ਸੇਵਕਾਂ ਦੀ ਚੋਣ ਕੀਤੀ ਜਾ ਸਕੇ। ਉਪਰ ਦਿੱਤੀ ਜਾਣਕਾਰੀ ਕੰਪਨੀ ਦੀ ਵੈਬਸਾਈਟ www.ajonibiotek.com ਅਤੇ ਸਟਾਫ ਆਕਸਚੇਂਜ ਦੀ ਵੈਬਸਾਈਟ www.nseindia.com ਤੇ ਉਪਲਬਧ ਹੈ।

ਲਈ ਅਜਿੰਨੀ ਡਾਇਗਨੋਸਟਿਕ ਲਿਮਿਟਿਡ
ਮਿਤੀ : 01.03.2021
ਸੰਪਰਕ : ਮੋਹਾਲੀ

ਪਬਲਿਕ ਨੋਟਿਸ

ਸ੍ਰੀ ਮਲਕੀਤ ਸਿੰਘ ਪੁੱਤਰ ਸੋਢ ਸਿੰਘ ਵਾਸੀ ਮਹਾਨ ਨੰ. 579, ਕਰਮਚੰਦ ਨਗਰ, ਪਟਿਆਲਾ, ਫੋਨ ਨੰ. 602, ਟਾਢਕ ਨੰ. 12, ਰਿਆਲੀ ਈਸਟੇਟ, ਚੀਕਰਪੁਰ, ਜਿਲ੍ਹਾ ਐਮਰੇਸ਼ਿਅ ਨਗਰ, ਪਿੰਜਾਬ 140603 ਦੇ ਮਾਲਕ ਦੀ ਮਿਤੀ 10.03.2014 ਨੂੰ ਜ਼ਮੀਨ ਰਾਮਗੜ, ਚੀਕਰਪੁਰ ਵਿਖੇ ਇੱਕ ਕਿੱਟ ਵਜੋਂ ਵਰਤੋਂ/ ਨੈਚੀਨੈਸ਼ਨ ਵਣ ਦੇ ਤੌਰ 'ਤੇ ਹੋ ਗਈ ਹੈ। ਇਲਾਕਾ ਮੈਂ ਮੋਹਾਲੀ ਰੋਡ/ਕਰਮਚੰਦ ਨਗਰ, ਪਟਿਆਲਾ, ਚੀਕਰਪੁਰ, ਜਿਲ੍ਹਾ ਐਮਰੇਸ਼ਿਅ ਨਗਰ, ਪਿੰਜਾਬ ਨੂੰ ਰਾਮਗੜ ਸੜਕੀ ਥਾਂ ਨੂੰ ਵਾਪਸ ਜਾਂ ਹੋਰ ਵਰਤੋਂ ਲਈ ਜਾਂ ਇਕੱਠਾ ਕਰਕੇ ਇਸ ਨੋਟਿਸ ਦੇ ਪ੍ਰਕਾਸ਼ਨ ਹੋਣ ਦੀ ਮਿਤੀ ਤੋਂ 20 ਦਿਨਾਂ ਦੇ ਅੰਦਰ ਵਾਪਸ/ਇਕੱਠਾ ਕਰ ਦੇ ਸੇਰ ਸਬੰਧਤ ਨੁਕਤੇ ਦੇ ਮੁਕਾਬਲੇ ਸਾਰੇ ਹਨ।

ਜੇਕਰ ਦੋਸ ਸੋਢੀ ਬੰਦਾਨ ਵਾਸੀ ਵਿਕਾਸ ਪੁੱਤਰ ਨਗਰ ਸਿੱਖ ਹਾਂ ਤਾਂ ਕੰਪਨੀ ਉਲ ਇ ਫੋਨ ਨੂੰ ਮੁੜਕ ਨੂੰ ਮਲਕੀਤ ਸਿੰਘ ਪੁੱਤਰ ਸੋਢ ਸਿੰਘ ਵਾਸੀ ਫੋਨ ਨੰ. 602, ਟਾਢਕ ਨੰ. 12, ਰਿਆਲੀ ਈਸਟੇਟ, ਚੀਕਰਪੁਰ, ਜਿਲ੍ਹਾ ਐਮਰੇਸ਼ਿਅ ਨਗਰ, ਪਟਿਆਲਾ ਦੇ ਪੁੱਤਰ ਦੇ ਨਾਂ ਹਫਤੀਲ ਕਰਨ ਸਬੰਧੀ ਆਗਾਹ ਦਿੱਤੀ।

ਮੈਂ ਮਲਕੀਤ ਸਿੰਘ ਪੁੱਤਰ ਸੋਢ ਸਿੰਘ ਵਾਸੀ ਫੋਨ ਨੰ. 602, ਟਾਢਕ ਨੰ. 12, ਰਿਆਲੀ ਈਸਟੇਟ, ਚੀਕਰਪੁਰ, ਜਿਲ੍ਹਾ ਐਮਰੇਸ਼ਿਅ ਨਗਰ, ਪਿੰਜਾਬ 140603

ਚ ਪ੍ਰਾਪਕਰ ਕੰਪਨੀ ਡਾਇਗਨੋਸਟਿਕ ਲਿਮਿਟਿਡ

ਅਜਿੰਨੀ ਡਾਇਗਨੋਸਟਿਕ ਲਿਮਿਟਿਡ
ਰਜਿਸਟਰਡ 48 ਥੀ, ਚੰਡੀਗੜ੍ਹ

ਪਬਲਿਕ ਨੋਟਿਸ

ਮੈਂ ਮਲਕੀਤ ਸਿੰਘ ਪੁੱਤਰ ਸੋਢ ਸਿੰਘ ਵਾਸੀ ਮਹਾਨ ਨੰ. 579, ਕਰਮਚੰਦ ਨਗਰ, ਪਟਿਆਲਾ, ਫੋਨ ਨੰ. 602, ਟਾਢਕ ਨੰ. 12, ਰਿਆਲੀ ਈਸਟੇਟ, ਚੀਕਰਪੁਰ, ਜਿਲ੍ਹਾ ਐਮਰੇਸ਼ਿਅ ਨਗਰ, ਪਿੰਜਾਬ 140603 ਦੇ ਮਾਲਕ ਦੀ ਮਿਤੀ 10.03.2014 ਨੂੰ ਜ਼ਮੀਨ ਰਾਮਗੜ, ਚੀਕਰਪੁਰ ਵਿਖੇ ਇੱਕ ਕਿੱਟ ਵਜੋਂ ਵਰਤੋਂ/ ਨੈਚੀਨੈਸ਼ਨ ਵਣ ਦੇ ਤੌਰ 'ਤੇ ਹੋ ਗਈ ਹੈ। ਇਲਾਕਾ ਮੈਂ ਮੋਹਾਲੀ ਰੋਡ/ਕਰਮਚੰਦ ਨਗਰ, ਪਟਿਆਲਾ, ਚੀਕਰਪੁਰ, ਜਿਲ੍ਹਾ ਐਮਰੇਸ਼ਿਅ ਨਗਰ, ਪਿੰਜਾਬ ਨੂੰ ਰਾਮਗੜ ਸੜਕੀ ਥਾਂ ਨੂੰ ਵਾਪਸ ਜਾਂ ਹੋਰ ਵਰਤੋਂ ਲਈ ਜਾਂ ਇਕੱਠਾ ਕਰਕੇ ਇਸ ਨੋਟਿਸ ਦੇ ਪ੍ਰਕਾਸ਼ਨ ਹੋਣ ਦੀ ਮਿਤੀ ਤੋਂ 20 ਦਿਨਾਂ ਦੇ ਅੰਦਰ ਵਾਪਸ/ਇਕੱਠਾ ਕਰ ਦੇ ਸੇਰ ਸਬੰਧਤ ਨੁਕਤੇ ਦੇ ਮੁਕਾਬਲੇ ਸਾਰੇ ਹਨ।

ਮੈਂ ਮਲਕੀਤ ਸਿੰਘ ਪੁੱਤਰ ਸੋਢ ਸਿੰਘ ਵਾਸੀ ਫੋਨ ਨੰ. 602, ਟਾਢਕ ਨੰ. 12, ਰਿਆਲੀ ਈਸਟੇਟ, ਚੀਕਰਪੁਰ, ਜਿਲ੍ਹਾ ਐਮਰੇਸ਼ਿਅ ਨਗਰ, ਪਿੰਜਾਬ 140603

ਕੁਲਾਸੀਫਾਈਡ ਇਸਤਿਹਾਰ

CLASSIFIED
ADVERTISEMENTS

ਆਮ ਸੂਚਨਾ

ਮੈਂ, ਵਿਭਵਜੀਤ ਸਿੰਘ ਸਿੰਘੂ ਵਾਸੀ ਕਾਸਮ ਭੱਟੀ, (ਫਰੀਦਕੋਟ) ਬਿਆਨ ਕਰਦਾ ਹਾਂ ਕਿ ਮੈਨੂੰ ਦੋ ਨਾਵਾਂ ਨਾਲ ਜਾਣਿਆ ਜਾਵੇ। ਵਿਭਵਜੀਤ ਸਿੰਘ ਤੇ ਵਿਭਵਜੀਤ ਸਿੰਘ ਸਿੰਘੂ।

ਨਾਂ ਬਦਲੀ

ਮੈਂ, ਅਬਰਜੀਤ ਕੌਰ ਸਿੰਘੂ ਪੁੱਤਰੀ ਵਿਭਵਜੀਤ ਸਿੰਘ ਵਾਸੀ ਕਾਸਮ ਭੱਟੀ, (ਫਰੀਦਕੋਟ) ਨੇ ਆਪਣਾ ਨਾਂ ਬਦਲ ਕੇ ਅਬਰਜੀਤ ਕੌਰ ਰੋਖ ਲਿਆ ਹੈ।

ਮੈਂ, ਪਰਮਜੀਤ ਸਿੰਘ ਪੁੱਤਰ ਬੀਰਬਲ ਵਾਸੀ ਖਾਦਕ ਕਲੋਨੀ, ਨੇ 40 ਨੰਬਰ ਫਾਟਕ, ਨਾਭਾ ਜ਼ਿਲ੍ਹਾ ਪਟਿਆਲਾ ਨੇ ਆਪਣਾ ਨਾਂ ਬਦਲਕੇ ਪਰਮਜੀਤ ਸ਼ਰਮਾ ਰੋਖ ਲਿਆ ਹੈ।

ਬੇਦਖਲੀ ਨੋਟਿਸ

ਮੈਂ, ਭਾਨ ਸਿੰਘ ਪੁੱਤਰ ਸ ਚਰੀ ਸਿੰਘ ਵਾਸੀਆਨ ਪਿੰਡ ਪੁਨੀਵਾਲ (ਸ੍ਰੀ ਨਗਰ) ਰਹਿ ਨਾਭਾ, ਜਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹਾਂ। ਮੇਰਾ ਲੜਕਾ ਬਲਵਿੰਦਰ ਸਿੰਘ ਅਤੇ ਮੇਰੀ ਨੂੰਹ ਰਾਜਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਮੇਰੇ ਕਹਿਣੇ-ਸੁਣਨੇ ਤੋਂ ਬਾਹਰ ਹੋ ਗਏ ਹਨ ਅਤੇ ਅਕਸਰ ਮੈਂ ਮੇਰੇ ਨਾਲ ਲੜਾਈ ਵਗੜਾ ਕਰਦੇ ਰਹਿੰਦੇ ਹਨ। ਮੈਂ ਇਹਨਾਂ ਦੋਨਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਵਿੱਚ ਬੇਦਖਲ ਕਰਦਾ ਹਾਂ, ਮੇਰਾ ਅਤੇ ਮੇਰੇ ਪਰਿਵਾਰ ਦਾ ਅੰਸ ਤੋਂ ਬਾਅਦ ਇਨ੍ਹਾਂ ਦੋਨਾਂ ਨਾਲ ਕੋਈ ਸਬੰਧ ਵਾਸਤਾ ਨਹੀਂ ਰਿਹਾ। ਇਹਨਾਂ ਦੋਨਾਂ ਨਾਲ ਕਿਸੇ ਕਿਸਮ ਦਾ ਲੈਣ-ਦੇਣ ਕਰਨ ਵਾਲਾ ਖੁਦ ਆਪ ਜ਼ਿੰਮੇਵਾਰ ਹੋਵੇਗਾ।

ਬੇਦਖਲੀ ਨੋਟਿਸ

ਮੈਂ, ਮਨੋਜ ਕੁਮਾਰ ਪੁੱਤਰ ਰਾਮ ਆਸਰਾ ਐਮਆਰਆਈ ਇਨਕਲੇਵ ਵਸਮੇਥ ਨਗਰ ਖਰੜ ਰਹਿਸੀਲ ਖਰੜ ਜ਼ਿਲ੍ਹਾ ਐਸ.ਏ.ਐਸ. ਨਗਰ ਸਿਹਾਲੀ ਨੇ ਆਪਣੀ ਲੜਕੀ ਪੁਨਮ ਹਾਦੀਆਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ ਲੈਣ-ਦੇਣ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ।

ਮੈਂ, ਦਿਆਲ ਸਿੰਘ ਪੁੱਤਰ ਬੁਰਝ ਸਿੰਘ ਵਾ ਪਾਲ ਕੌਰ ਪਤਨੀ ਦਿਆਲ ਸਿੰਘ ਵਾਸੀਆਨ ਲਾਲਕੁ, ਰਹਿਸੀਲ ਫੋਰਾਬਸੀ, ਜਿਲ੍ਹਾ ਐਸ.ਏ.ਐਸ. ਨਗਰ ਬਿਆਨ ਕਰਦੇ ਹਾਂ ਕਿ ਸਾਡਾ ਲੜਕਾ ਜਗਤਾਰ ਸਿੰਘ, ਨੂੰਹ ਪਰਮਿੰਦਰ ਕੌਰ ਸਾਡੇ ਕਹਿਣੇ ਤੋਂ ਬਾਹਰ ਹਨ। ਸਾਡੇ ਤੋਂ ਸਾਡੇ ਪਰਿਵਾਰਿਕ ਮੈਂਬਰ ਨਾਲ ਲੜਾਈ ਵਗੜਾ ਕਰਦੇ ਹਨ। ਅਸੀਂ ਇਨ੍ਹਾਂ ਦੋਨਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਨ੍ਹਾਂ ਨਾਲ ਲੈਣ-ਦੇਣ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ।

ਮੈਂ, ਬਲਜੀਤ ਕੌਰ ਪਤਨੀ ਜਗਦੀਬ ਰਾਮ ਵਾਸੀ ਪਿੰਡ ਪਸਿਆਣਾ, ਰਹਿਸੀਲ ਅਤੇ ਜ਼ਿਲ੍ਹਾ ਪਟਿਆਲਾ ਬਿਆਨ ਕਰਦੀ ਹਾਂ ਕਿ ਮੇਰਾ ਲੜਕਾ ਸੰਦੀਪ ਸਿੰਘ, ਉਸਦੀ ਪਤਨੀ ਬਰਮੀਲਾ ਅਤੇ ਉਸਦੀ ਲੜਕੀ ਵਨੀਤਾ ਮੇਰੇ ਕਹਿਣੇ ਤੋਂ ਬਾਹਰ ਹਨ। ਮੈਂ ਇਨ੍ਹਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦੀ ਹਾਂ। ਇਨ੍ਹਾਂ ਨਾਲ ਲੈਣ-ਦੇਣ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ।

ਮੈਂ, ਅਵਤਾਰ ਸਿੰਘ ਪੁੱਤਰ ਬੇਰ ਸਿੰਘ ਵਾਸੀ ਖਾਲਦ ਖੁਰਝ ਜ਼ਿਲ੍ਹਾ ਸੰਗਰੂਰ ਆਪਣੇ ਲੜਕੇ ਕੁਲਬੀਰ ਸਿੰਘ ਅਤੇ ਨੂੰਹ ਬੀਰਪਾਲ ਕੌਰ ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਾਰਨ ਆਪਣੀ ਕੁਸ਼ਮ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਨ੍ਹਾਂ ਨਾਲ ਲੈਣ-ਦੇਣ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ।

ਪਬਲਿਕ ਨੋਟਿਸ

ਮੈਂ ਮਲਕੀਤ ਸਿੰਘ ਪੁੱਤਰ ਸੋਢ ਸਿੰਘ ਵਾਸੀ ਮਹਾਨ ਨੰ. 579, ਕਰਮਚੰਦ ਨਗਰ, ਪਟਿਆਲਾ, ਫੋਨ ਨੰ. 602, ਟਾਢਕ ਨੰ. 12, ਰਿਆਲੀ ਈਸਟੇਟ, ਚੀਕਰਪੁਰ, ਜਿਲ੍ਹਾ ਐਮਰੇਸ਼ਿਅ ਨਗਰ, ਪਿੰਜਾਬ 140603 ਦੇ ਮਾਲਕ ਦੀ ਮਿਤੀ 10.03.2014 ਨੂੰ ਜ਼ਮੀਨ ਰਾਮਗੜ, ਚੀਕਰਪੁਰ ਵਿਖੇ ਇੱਕ ਕਿੱਟ ਵਜੋਂ ਵਰਤੋਂ/ ਨੈਚੀਨੈਸ਼ਨ ਵਣ ਦੇ ਤੌਰ 'ਤੇ ਹੋ ਗਈ ਹੈ। ਇਲਾਕਾ ਮੈਂ ਮੋਹਾਲੀ ਰੋਡ/ਕਰਮਚੰਦ ਨਗਰ, ਪਟਿਆਲਾ, ਚੀਕਰਪੁਰ, ਜਿਲ੍ਹਾ ਐਮਰੇਸ਼ਿਅ ਨਗਰ, ਪਿੰਜਾਬ ਨੂੰ ਰਾਮਗੜ ਸੜਕੀ ਥਾਂ ਨੂੰ ਵਾਪਸ ਜਾਂ ਹੋਰ ਵਰਤੋਂ ਲਈ ਜਾਂ ਇਕੱਠਾ ਕਰਕੇ ਇਸ ਨੋਟਿਸ ਦੇ ਪ੍ਰਕਾਸ਼ਨ ਹੋਣ ਦੀ ਮਿਤੀ ਤੋਂ 20 ਦਿਨਾਂ ਦੇ ਅੰਦਰ ਵਾਪਸ/ਇਕੱਠਾ ਕਰ ਦੇ ਸੇਰ ਸਬੰਧਤ ਨੁਕਤੇ ਦੇ ਮੁਕਾਬਲੇ ਸਾਰੇ ਹਨ।

ਪਬਲਿਕ ਨੋਟਿਸ

ਮੈਂ ਮਲਕੀਤ ਸਿੰਘ ਪੁੱਤਰ ਸੋਢ ਸਿੰਘ ਵਾਸੀ ਮਹਾਨ ਨੰ. 579, ਕਰਮਚੰਦ ਨਗਰ, ਪਟਿਆਲਾ, ਫੋਨ ਨੰ. 602, ਟਾਢਕ ਨੰ. 12, ਰਿਆਲੀ ਈਸਟੇਟ, ਚੀਕਰਪੁਰ, ਜਿਲ੍ਹਾ ਐਮਰੇਸ਼ਿਅ ਨਗਰ, ਪਿੰਜਾਬ 140603 ਦੇ ਮਾਲਕ ਦੀ ਮਿਤੀ 10.03.2014 ਨੂੰ ਜ਼ਮੀਨ ਰਾਮਗੜ, ਚੀਕਰਪੁਰ ਵਿਖੇ ਇੱਕ ਕਿੱਟ ਵਜੋਂ ਵਰਤੋਂ/ ਨੈਚੀਨੈਸ਼ਨ ਵਣ ਦੇ ਤੌਰ 'ਤੇ ਹੋ ਗਈ ਹੈ। ਇਲਾਕਾ ਮੈਂ ਮੋਹਾਲੀ ਰੋਡ/ਕਰਮਚੰਦ ਨਗਰ, ਪਟਿਆਲਾ, ਚੀਕਰਪੁਰ, ਜਿਲ੍ਹਾ ਐਮਰੇਸ਼ਿਅ ਨਗਰ, ਪਿੰਜਾਬ ਨੂੰ ਰਾਮਗੜ ਸੜਕੀ ਥਾਂ ਨੂੰ ਵਾਪਸ ਜਾਂ ਹੋਰ ਵਰਤੋਂ ਲਈ ਜਾਂ ਇਕੱਠਾ ਕਰਕੇ ਇਸ ਨੋਟਿਸ ਦੇ ਪ੍ਰਕਾਸ਼ਨ ਹੋਣ ਦੀ ਮਿਤੀ ਤੋਂ 20 ਦਿਨਾਂ ਦੇ ਅੰਦਰ ਵਾਪਸ/ਇਕੱਠਾ ਕਰ ਦੇ ਸੇਰ ਸਬੰਧਤ ਨੁਕਤੇ ਦੇ ਮੁਕਾਬਲੇ ਸਾਰੇ ਹਨ।





bled from ₹1,543 in 2010 to ₹1,09,491 in 2019. However, it still lags behind many other states. Data collated by ICRA shows in per capita income (at current prices), West Bengal is behind Andhra Pradesh, Goa, Telangana, Haryana, Karnataka, Punjab, and Tamil Nadu, among others.

Similarly, the number of factories in West Bengal has increased from 8,232 in 2010 to 9,534 in 2017-2018, but it dwarfs in comparison with some other major states that were much ahead even in 2010-2011, according to Reserve Bank of India data on states. However, there is an improvement in the overall macro picture. At 5.2 per cent, the state's unemployment rate in January 2021 is lower than India's 6.53 per cent, CMIE data show.

"It's not that things have not improved. One

FROM PAGE 1

PM kicks off third phase of inocu

The first day of vaccination for senior citizens and those aged over 45 with comorbidities got off to a slow start, with beneficiaries reporting glitches in the CoWIN platform. Hospitals, too, complained that there were issues with the software that made uploading data extremely slow.

Senior citizens, both registered and unregistered, queued up for the vaccine shot at private hospitals from the morning. Lack of exact time slots on the CoWIN portal meant beneficiaries ended up crowding outside many

vaccination centres.

The health ministry has clarified that states have been given some relaxation. "In the next few days, the walk-in system will be streamlined, a provision is in place for this. A certain number of people can go to the centre after taking an appointment," Vardhan said.

As more vaccination centres get added and glitches are resolved, states expect an increase in vaccination. "We will do it slowly and steadily so that everyone gets the slot," said Delhi's Health Minister Satyendra Jain.

BS SUDOKU #3295

| | | | | | | | | |
|---|---|---|---|---|---|---|---|---|
| | | | 2 | | | 9 | | |
| | 9 | | | 4 | 1 | | 8 | |
| 5 | | 5 | | 7 | | 6 | | |
| | 4 | 3 | | | | | | |
| | 1 | | | | | | | |
| 7 | | | | | | 8 | 1 | |
| | 7 | | | 8 | | 1 | 9 | |
| | | | | | | | | 7 |
| 1 | 3 | | 4 | | 8 | | 2 | |

Very hard:

★★★★★

Solution tomorrow

SOLUTION TO #3294

| | | | | | | | | |
|---|---|---|---|---|---|---|---|---|
| 6 | 1 | 8 | 3 | 9 | 4 | 5 | 2 | 7 |
| 5 | 9 | 4 | 2 | 6 | 7 | 8 | 3 | 1 |
| 7 | 3 | 2 | 5 | 8 | 1 | 9 | 6 | 4 |
| 8 | 4 | 3 | 6 | 1 | 5 | 2 | 7 | 9 |
| 1 | 2 | 6 | 8 | 7 | 9 | 3 | 4 | 5 |
| 9 | 5 | 7 | 4 | 3 | 2 | 6 | 1 | 8 |
| 4 | 6 | 5 | 7 | 2 | 8 | 1 | 9 | 3 |
| 3 | 8 | 1 | 9 | 4 | 6 | 7 | 5 | 2 |
| 2 | 7 | 9 | 1 | 5 | 3 | 4 | 8 | 6 |

HOW TO PLAY

Fill in the grid so that every row, every column and every 3x3 box contains the digits 1 to 9



Vice President Venk vaccine at Governm

Serum Institute Adar Poonawalla tweet, "Great to see leading from the fr getting vaccinated interest of protec

(HL/003876/16/100008) KHATONI NO. 209/242 & 210/243
 KHASRA NO. 33/102(1-18),103(2-2), 11(1-2), 13/1(2-0) AT MAA SHIMLA
 HOMES (PART I), TEHSIL KHARAR,
 DIST-MOHALI MOHALI PIN 140301

PLACE-MOHALI
 DATE: 02.03.2021

AJONI BIOTECH LIMITED
 (CIN: L85190PB2010PLC040162)
 Regd. Office- D-118, Industrial Area, Phase-7, Mohali, Punjab-160059, India
 Email Ids - ajoni118@gmail.com cs@ajonibiotech.com
 Contact - 0172-6007948, Website: www.ajonibiotech.com

NOTICE OF RECORD DATE FOR ISSUE OF BONUS SHARES

NOTICE is hereby given to all members of the company that pursuant to regulation 42 of SEBI (Listing Obligations and Disclosure Requirements) Regulations, 2015 the Company has fixed Friday, 12th March, 2021 as the Record Date for the purpose of deciding the members who shall be eligible for allotment of Bonus Shares in the proportion of 1 (One) Bonus Equity Share of Rs. 10/- (Rupees Ten Only) each, for every 9 (Nine) fully paid-up Equity Shares of Rs 10/- (Rupees Ten Only) Each. The above details are also available on the website of the company www.ajonibiotech.com and stock exchange where the shares of the company are listed i.e. NSE www.nseindia.com

For Ajoni Biotech Limited
 Date: 01/03/2021
 Place: Mohali
 Jyoti Singh, Managing Director

Business Standard
 CHANDIGARH EDITION

Printed and Published by Nandan Singh Rawat on behalf of Business Standard Private Limited and printed at Impressions Printing & Packaging Limited, Plot No. 22 & 49 G-6 Industrial Area, Phase - 2, Panchkula - 134115, Haryana, and published at SCO 861, NAC Mani Majra, Chandigarh - 160101

Editor : Shyamal Majumdar

RNI NO: CHAENG/2006/17801

Readers should write their feedback at feedback@bsmail.in
 Telex: 0172-5035311,
 Fax: +91-11-23220201

For Subscription and Circulation enquiries please contact:
Ms. Mansi Singh
 Head-Customer Relations
 Business Standard Private Limited,
 W4 & 1/3, Building H, Paragon Centre, Opp. Birla Centurion, P.B. Marg, Worli, Mumbai - 400013
 E-mail: subs_bs@bsmail.in
 or sms, REACHBS TO 57575

DISCLAIMER News reports and feature articles in Business Standard seek to present an unbiased picture of developments in the markets, the corporate world and the government. Actual developments can turn out to be different owing to circumstances beyond Business Standard's control and knowledge. Business Standard does not take any responsibility for investment or business decisions taken by readers on the basis of reports and articles published in the newspaper. Readers are expected to form their own judgement.

Business Standard does not associate itself with or stand by the contents of any of the advertisements accepted in good faith and published by it. Any claim related to the advertisements should be directed to the advertisers concerned.

Unless explicitly stated otherwise, all rights reserved by Ms. Business Standard Pvt. Ltd. Any printing, publication, reproduction, transmission or redistribution of the contents, in any form or by any means, is prohibited without the prior written consent of Ms. Business Standard Pvt. Ltd. Any such prohibited and unauthorised act by any person/legal entity shall invite civil and criminal liabilities.

No Air Surcharge

Registered Office
 Tel No. -
 Website - www.

Transfer of equity sh
 Protection Fund (IEP

This Notice is publish
 and Protection Fund
 Rules, 2016, (the Rules
 of Corporate Affairs.

The Rules, inter alia, c
 of which dividend has
 consecutive years or m
 and Protection Fund A

It is noticed from the
 have not encashed th
 2013 and the same ren

Adhering to the variou
 has communicated in
 equity shares are liable
 the rules for taking app

The Company has up
 due for transfer to IEPF

Shareholders may not
 transferred to the IEPF
 any, can be claimed
 procedure prescribed
 equity shares is receiv
 Company shall, with a
 the Rules, transfer the
 stipulated in the Rules
 Company in respect
 transferred to the IEPF

In case the sharehold
 contact the Company's
 Company at below men

LINK INTIME INDIA PV
 C-101, 247 Park, L.B.S
 Vikhroli (West),
 Mumbai 400 083
 Tel. No: (022) 49186270
 E-mail: mt.helpdesk@linkintime.com

Place: Mumbai
 Date: 1st March 2021

Business Std - CHD